

 Print Page

Sri Guru Granth Sahib

Displaying 1249 of

ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥

Naanak Gur Saranaaee Oubarae Har Gur Rakhavaaliaa ||30||

Nanak has come to the Sanctuary of the Guru, and is saved. The Guru, the Lord, is his Protector. ||30||

ਸਾਰੰਗ ਵਾਰ (ਮਃ ੪) (੩੦):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧

Raag Sarang Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥

Parr Parr Panddith Vaadh Vakhaanadhae Maaeiaa Moh Suaae ||

Reading and writing, the Pandits engage in debates and disputes; they are attached to the flavors of Maya.

ਸਾਰੰਗ ਵਾਰ (ਮਃ ੪) (੩੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੨

Raag Sarang Guru Amar Das

ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

Dhoojai Bhaae Naam Visaariaa Man Moorakh Milai Sajaae ||

In the love of duality, they forget the Naam. Those foolish mortals shall receive their punishment.

ਸਾਰੰਗ ਵਾਰ (ਮਃ ੪) (੩੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੨

Raag Sarang Guru Amar Das

ਜਿਨ੍ਹਿ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕੁ ਸਮਾਇ ॥

Jinih Keethae Thisai N Saevanhee Dhaedhaa Rijak Samaae ||

They do not serve the One who created them, who gives sustenance to all.

ਸਾਰੰਗ ਵਾਰ (ਮਃ ੪) (੩੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੩

Raag Sarang Guru Amar Das

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥

Jam Kaa Faahaa Galahu N Katteeai Fir Fir Aavehi Jaae ||

The noose of Death around their necks is not cut off; they come and go in reincarnation, over and over again.

ਸਾਰੰਗ ਵਾਰ (ਮਃ ੪) (੩੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੩

Raag Sarang Guru Amar Das

ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥

Jin Ko Poorab Likhiaa Sathigur Miliaa Thin Aae ||

The True Guru comes and meets those who have such pre-ordained destiny.

ਸਾਰੰਗ ਵਾਰ (ਮਃ ੪) (੩੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੪

Raag Sarang Guru Amar Das

ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥

Anadhin Naam Dhhiaaeidhae Naanak Sach Samaae ||1||

Night and day, they meditate on the Naam, the Name of the Lord; O Nanak, they merge into the True Lord. ||1||

ਸਾਰੰਗ ਵਾਰ (ਮਃ ੪) (੩੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੪

Raag Sarang Guru Amar Das

ਮਃ ੩ ॥

Ma 3 ||

Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥

Sach Vanajehi Sach Saevadhae J Guramukh Pairee Paahi ||

Those Gurmukhs who fall at His Feet deal with the True Lord and serve the True Lord.

ਸਾਰੰਗ ਵਾਰ (ਮਃ ੪) (੩੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੫

Raag Sarang Guru Amar Das

ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥

Nanak Gur Kai Bhaanai Jae Chalehi Sehajae Sach Samaahi ||2||

O Nanak, those who walk in harmony with the Guru's Will are intuitively absorbed in the True Lord. ||2||

ਸਾਰੰਗ ਵਾਰ (ਮਃ ੪) (੩੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੫

Raag Sarang Guru Amar Das

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥

Aasaa Vich Ath Dhukh Ghanaa Manamukh Chith Laaeiaa ||

In hope, there is very great pain; the self-willed manmukh focuses his consciousness on it.

ਸਾਰੰਗ ਵਾਰ (ਮਃ ੪) (੩੧):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੬

Raag Sarang Guru Amar Das

ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥

Guramukh Bheae Niraas Param Sukh Paaeiaa ||

The Gurmukhs become desireless, and attain supreme peace.

ਸਾਰੰਗ ਵਾਰ (ਮਃ ੪) (੩੧):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੭

Raag Sarang Guru Amar Das

ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥

Vichae Gireh Oudhaas Alipath Liv Laaeiaa ||

In the midst of their household, they remain detached; they are lovingly attuned to the Detached Lord.

ਸਾਰੰਗ ਵਾਰ (ਮਃ ੪) (੩੧):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੭

Raag Sarang Guru Amar Das

ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥

Ounaa Sog Vijog N Viaapee Har Bhaanaa Bhaaeiaa ||

Sorrow and separation do not cling to them at all. They are pleased with the Lord's Will.

ਸਾਰੰਗ ਵਾਰ (ਮਃ ੪) (੩੧):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੭

Raag Sarang Guru Amar Das

ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥

Naanak Har Saethee Sadhaa Rav Rehae Dhhur Leae Milaaeiaa ||31||

O Nanak, they remain forever immersed in the Primal Lord, who blends them with Himself. ||31||

ਸਾਰੰਗ ਵਾਰ (ਮਃ ੪) (੩੧):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੮

Raag Sarang Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥

Paraaee Amaan Kio Rakheeai Dhithee Hee Sukh Hoe ||

Why keep what is held in trust for another? Giving it back, peace is found.

ਸਾਰੰਗ ਵਾਰ (ਮਃ ੪) (੩੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੯

Raag Sarang Guru Amar Das

ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥

Gur Kaa Sabadh Gur Thhai Ttikai Hor Thhai Paragatt N Hoe ||

The Word of the Guru's Shabad rests in the Guru; it does not appear through anyone else.

ਸਾਰੰਗ ਵਾਰ (ਮਃ ੪) (੩੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੯

Raag Sarang Guru Amar Das

ਅੰਨੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥

Annhae Vas Maanak Paeiaa Ghar Ghar Vaechan Jaae ||

The blind man finds a jewel, and goes from house to house selling it.

ਸਾਰੰਗ ਵਾਰ (ਮਃ ੪) (੩੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੦

Raag Sarang Guru Amar Das

ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥

Ounaa Parakh N Aavee Adt N Palai Paae ||

But they cannot appraise it, and they do not offer him even half a shell for it.

ਸਾਰੰਗ ਵਾਰ (ਮਃ ੪) (੩੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੦

Raag Sarang Guru Amar Das

ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਉ ਪਰਖਾਇ ॥

Jae Aap Parakh N Aavee Thaan Paarakhheaa Thhaavahu Laeio Parakhaae ||

If he cannot appraise it himself, then he should have it appraised by an appraiser.

ਸਾਰੰਗ ਵਾਰ (ਮਃ ੪) (੩੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੧

Raag Sarang Guru Amar Das

ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥

Jae Ous Naal Chith Laaeae Thaan Vathh Lehai No Nidhh Palai Paae ||

If he focuses his consciousness, then he obtains the true object, and he is blessed with the nine treasures.

ਸਾਰੰਗ ਵਾਰ (ਮਃ ੪) (੩੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੧

Raag Sarang Guru Amar Das

ਘਰਿ ਹੋਏ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥

Ghar Hodhai Dhhan Jag Bhukhaa Muaa Bin Sathigur Sojhee N Hoe ||

The wealth is within the house, while the world is dying of hunger. Without the True Guru, no one has a clue.

ਸਾਰੰਗ ਵਾਰ (ਮਃ ੪) (੩੨) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੨

Raag Sarang Guru Amar Das

ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥

Sabadh Seethal Man Than Vasai Thithhai Sog Vijog N Koe ||

When the cooling and soothing Shabad comes to dwell in the mind and body, there is no sorrow or separation there.

ਸਾਰੰਗ ਵਾਰ (ਮਃ ੪) (੩੨) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੨

Raag Sarang Guru Amar Das

ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥

Vasath Paraaee Aap Garab Karae Moorakh Aap Ganaaeae ||

The object belongs to someone else, but the fool is proud of it, and shows his shallow nature.

ਸਾਰੰਗ ਵਾਰ (ਮਃ ੪) (੩੨) ਸ. (੩) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੩

Raag Sarang Guru Amar Das

ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥

Naanak Bin Boojhae Kinai N Paaeiou Fir Fir Aavai Jaaee ||1||

O Nanak, without understanding, no one obtains it; they come and go in reincarnation, over and over again.

||1||

ਸਾਰੰਗ ਵਾਰ (ਮਃ ੪) (੩੨) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੩

Raag Sarang Guru Amar Das

ਮਃ ੩ ॥

Ma 3 ||

Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥

Man Anadh Bhaeiaa Miliaa Har Preetham Sarasae Sajan Santh Piaarae ||

My mind is in ecstasy; I have met my Beloved Lord. My beloved friends, the Saints, are delighted.

ਸਾਰੰਗ ਵਾਰ (ਮਃ ੪) (੩੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੪

Raag Sarang Guru Amar Das

ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥

Jo Dhhur Milae N Vishhurrehi Kabehoo J Aap Maelae Karathaarae ||

Those who are united with the Primal Lord shall never be separated again. The Creator has united them with Himself.

ਸਾਰੰਗ ਵਾਰ (ਮਃ ੪) (੩੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੫

Raag Sarang Guru Amar Das

ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥

Anthar Sabadh Raviaa Gur Paaeiaa Sagalae Dhookh Nivaarae ||

The Shabad permeates my inner being, and I have found the Guru; all my sorrows are dispelled.

ਸਾਰੰਗ ਵਾਰ (ਮਃ ੪) (੩੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੫

Raag Sarang Guru Amar Das

ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥

Har Sukhadhaathaa Sadhaa Salaahae Anthar Rakhaan Our Dhhaarae ||

I praise forever the Lord, the Giver of peace; I keep Him enshrined deep within my heart.

ਸਾਰੰਗ ਵਾਰ (ਮਃ ੪) (੩੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੬

Raag Sarang Guru Amar Das

ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥

Manamukh Thin Kee Bakheelee K Karae J Sachai Sabadh Savaarae ||

How can the self-willed manmukh gossip about those who are embellished and exalted in the True Word of the Shabad?

ਸਾਰੰਗ ਵਾਰ (ਮਃ ੪) (੩੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੬

Raag Sarang Guru Amar Das

ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥

Ounaa Dhee Aap Path Rakhasee Maeraa Piaaraa Saranaagath Peae Gur Dhuaarae ||

My Beloved Himself preserves the honor of those who have come to the Guru's Door seeking Sanctuary.

ਸਾਰੰਗ ਵਾਰ (ਮਃ ੪) (੩੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੭

Raag Sarang Guru Amar Das

ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਉਜਲ ਦਰਬਾਰੇ ॥੨॥

Naanak Guramukh Sae Suhaelae Bheae Mukh Oojal Dharabaarae ||2||

O Nanak, the Gurmukhs are filled with joy; their faces are radiant in the Court of the Lord. ||2||

ਸਾਰੰਗ ਵਾਰ (ਮਃ ੪) (੩੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੮

Raag Sarang Guru Amar Das

ਪਉੜੀ ॥

Pourree ॥

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੯

ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥

Eisatharee Purakhai Bahu Preeth Mil Mohu Vadhhaaeiaa ॥

The husband and wife are very much in love; joining together, their love increases.

ਸਾਰੰਗ ਵਾਰ (ਮਃ ੪) (੩੨):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੮

Raag Sarang Guru Amar Das

ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥

Puthra Kalathra Nith Vaekhai Vigasai Mohi Maaeiaa ॥

Gazing on his children and his wife, the man is pleased and attached to Maya.

ਸਾਰੰਗ ਵਾਰ (ਮਃ ੪) (੩੨):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੯

Raag Sarang Guru Amar Das

ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥

Dhaes Paradhaes Dhhan Choraee Aan Muhi Paaeiaa ॥

Stealing the wealth of his own country and other lands, he brings it home and feeds them.

ਸਾਰੰਗ ਵਾਰ (ਮਃ ੪) (੩੨):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੯ ਪੰ. ੧੯

Raag Sarang Guru Amar Das